

SA-1 ਮੁਲਾਂਕਣ ਸਤੰਬਰ-2014

ਜਮਾਤ ਪੰਜਵੀਂ ਵਿਸ਼ਾ: ਗਣਿਤ

ਨਾਂ.....

ਸਕੂਲ ਦਾ ਨਾਂ.....

ਮਿਤੀ..... ਰੋਲ ਨੰ.

ਸਮਾਂ: 2 ਘੰਟੇ

ਕੁੱਲ ਅੰਕ: 90

ਪ੍ਰਾਪਤ ਅੰਕ:

1. ਹੇਠਾਂ ਲਿਖਿਆ ਨੂੰ ਦਿੱਤੇ ਹੋਏ ਨਿਰਦੇਸ਼ਾਂ ਅਨੁਸਾਰ ਹੱਲ ਕਰੋ:-

$$2 \times 10 = 20$$

ਉ) 3530 ਨੂੰ ਸ਼ਬਦਾਂ ਵਿੱਚ ਲਿਖੋ

ਅ) 40567 ਵਿੱਚ 5 ਦਾ ਸਥਾਨਕ ਮੁੱਲ

ਈ) $6012 - 0 =$

ਸ) $82 \times 1000 =$

ਹ) ਚੌਵੀਂ ਦਸਤਾਵੇਜ਼ ਦੋ ਤਿੰਨ ਨੂੰ ਦਸਤਾਵੇਜ਼ ਰੂਪ ਵਿੱਚ ਲਿਖੋ

ਕ) 0.023 ਨੂੰ ਭਿੰਨ ਰੂਪ ਵਿੱਚ ਲਿਖੋ

ਖ) _____ $\div 1 =$ 292

ਗ) 15 ਰੁਪਏ = _____ ਪੈਸੇ

ਘ) ਵੇਚਮੁੱਲ = 2000 ਰੁਪਏ , ਖਰੀਦ ਮੁੱਲ = 1400 ਰੁਪਏ , ਲਾਭ ਜਾਂ ਹਾਨੀ ਦੱਸੋ ?

ਛ) 62 ਨੂੰ ਰੋਮਨ ਅੰਕ ਵਿੱਚ ਲਿਖੋ _____

2. ਹੇਠਾਂ ਦਿੱਤੇ ਕਥਨਾਂ ਲਈ ਸਹੀ/ਗਲਤ ਲਿਖੋ:

$$2 \times 5 = 10$$

ਉ) ਭਾਜ = ਭਾਜਕ \times ਭਾਗਫਲ + ਬਾਕੀ

ਅ) ਇੱਕ ਰੇਖਾ ਖੰਡ ਨੂੰ ਕਾਗਜ਼ ਦੀ ਸ਼ੀਟ 'ਤੇ ਖਿੱਚਿਆ ਜਾ ਸਕਦਾ ਹੈ।

ਈ) ਕਿਰਨ ਦਾ ਸਿਰਫ ਇੱਕ ਅੰਤਿਮ ਬਿੰਦੂ ਹੁੰਦਾ ਹੈ।

ਸ) ਅਸੀਂ ਦਸਤਾਵੇਜ਼ ਨੂੰ ਸਿੱਧਾ ਭਿੰਨ ਵਿੱਚ ਤਬਦੀਲ ਕਰ ਸਕਦੇ ਹਾਂ।

ਹ) ਖਰੀਦ ਮੁੱਲ = ਵੇਚਮੁੱਲ + ਲਾਭ

3. ਉ) ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਲਹਿੰਦੇ ਕ੍ਰਮ ਵਿੱਚ ਲਿਖੋ :

$$3 \times 5 = 15$$

89401, 89001, 80901, 89100, 89000, 8909

ਆ) ਦੋ ਸੰਖਿਆਵਾਂ ਦਾ ਅੰਤਰ ਪਤਾ ਕਰੋ :

$$688243 - 19999 = \underline{\hspace{2cm}}$$

ਈ) 1963 ਦੀ ਨੇੜਲੀ ਦਹਾਈ


1900

2000

1960

ਸ) ਇੱਕ ਕੁਰਸੀ ਦਾ ਮੁੱਲ 450 ਰੁਪਏ ਹੈ ਤਾਂ 9 ਕੁਰਸੀਆਂ ਦਾ ਮੁੱਲ ਪਤਾ ਕਰੋ ?

ਹ) ਕੋਣ ਮਾਪਕ ਦੀ ਸਹਾਇਤਾ ਨਾਲ ਹੇਠਾਂ ਦਿੱਤੇ ਕੋਣ ਮਾਪੇ ਅਤੇ ਦੱਸੋ ਕਿ ਇਹਨਾਂ ਵਿੱਚੋਂ ਨਿਉਨ ਕੋਣ ਕਿਹੜਾ ਅਤੇ ਅਧਿਕ ਕੋਣ ਕਿਹੜਾ ਹੈ ?



4.

$$5 \times 5 = 25$$

ਉ) 5 , 0 , 9 , 4 ਅਤੇ 7 ਅੰਕਾਂ ਦੀ ਵਰਤੋਂ ਕਰਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ।
ਦੋਨੋਂ ਸੰਖਿਆਵਾਂ ਦਾ ਅੰਤਰ ਵੀ ਪਤਾ ਕਰੋ ।

ਆ) ਇੱਕ ਵੱਡੇ ਬਕਸੇ ਵਿੱਚ ਚਿਪਸ ਦੇ 245 ਪੈਕਟ ਆਉਂਦੇ ਹਨ ਤਾਂ 36750 ਪੈਕਟ ਕਿੰਨੇ ਬਕਸਿਆਂ ਵਿੱਚ ਆਉਣਗੇ ?

ਈ) ਗੁਣਨਫਲ ਪਤਾ ਕਰੋ-

$$1242 \times 2.3 = \underline{\hspace{2cm}}$$

ਭਾਗ ਕਰੋ -

35.25 ਨੂੰ 13 ਨਾਲ

ਸ) ਇੱਕ ਦੁਕਾਨਦਾਰ ਨੂੰ ਟੇਪ ਰਿਕਾਰਡਰ ਵੇਚਣ ‘ਤੇ 75 ਰੁਪਏ ਦਾ ਨੁਕਸਾਨ ਹੋਇਆ। ਜੇਕਰ ਟੇਪ ਰਿਕਾਰਡਰ ਦਾ ਖਰੀਦ ਮੁੱਲ 1234 ਰੁਪਏ ਹੋਵੇ ਤਾਂ ਉਸਦਾ ਵੇਚ ਮੁੱਲ ਪਤਾ ਕਰੋ ?

ਹ) ਕੋਣ ਮਾਪਕ ਦੀ ਸਹਾਇਤਾ ਨਾਲ 45° ਅਤੇ 135° ਦਾ ਕੋਣ ਬਣਾਓ।

5. ਪ੍ਰਯੋਗੀ ਕਿਰਿਆਵਾਂ :

$2 \times 5 = 10$

- ਓ) 3,7,5 ਅੰਕਾਂ ਦੇ ਫਲੈਸ਼ ਕਾਰਡ ਨਾਲ ਛੋਟੀ/ਵੱਡੀ ਸੰਖਿਆ ਬਣਾਉਣ ਨੂੰ ਕਹੋ।
 - ਅ) ਰੋਮਨ ਫਲੈਸ਼ ਕਾਰਡ ਨਾਲ 44 ਬਣਾਉਣ ਨੂੰ ਕਹੋ।
 - ਇ) ਚਾਕ ਦਾ ਡੱਬਾ ਦਿਖਾ ਕੇ ਉਸਦੀ ਆਕ੍ਰਿਤੀ ਬਾਰੇ ਪੁੱਛੋ।
 - ਸ) ਘੜੀ ਉਪਰ 11:45 ਵਜਾ ਕੇ ਦਿਖਾਉਣ ਲਈ ਕਹੋ।
6. 14 ਅਤੇ 18 ਦਾ ਪਹਾੜਾ ਬੱਚਿਆਂ ਤੋਂ ਸੁਣੋ । $2 \times 5 = 10$